

 Print Page

Sri Guru Granth Sahib

Displaying 543 of

ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥

Aasaa Piaasee Rain Dhineear Rehi N Sakeeai Eik Thilai ||

I yearn for Him, and desire Him night and day. I cannot live without Him, even for an instant.

ਬਿਹਾਗੜਾ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧

Raag Bihaagrhaa Guru Arjan Dev

ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥

Naanak Paeianpai Santh Dhaasee Tho Prasaadh Maeraa Pir Milai ||2||

Prays Nanak, O Saint, I am Your slave; by Your Grace, I meet my Husband Lord. ||2||

ਬਿਹਾਗੜਾ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੨

Raag Bihaagrhaa Guru Arjan Dev

ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥

Saej Eak Prio Sang Dharas N Paaeeai Raam ||

I share a bed with my Beloved, but I do not behold the Blessed Vision of His Darshan.

ਬਿਹਾਗੜਾ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੨

Raag Bihaagrhaa Guru Arjan Dev

ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥

Avagan Mohi Anaek Kath Mehal Bulaaeeai Raam ||

I have endless demerits - how can my Lord call me to the Mansion of His Presence?

ਬਿਹਾਗੜਾ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੩

Raag Bihaagrhaa Guru Arjan Dev

ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ ॥

Niragun Nimaanee Anaathh Binavai Milahu Prabh Kirapaa Nidhhae ||

The worthless, dishonored and orphaned soul-bride prays, ""Meet with me, O God, treasure of mercy.""

ਬਿਹਾਗੜਾ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੩

Raag Bihaagrhaa Guru Arjan Dev

ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ॥

Bhram Bheeth Khoeai Sehaj Soeeai Prabh Palak Paekhath Nav Nidhhae ||

The wall of doubt has been shattered, and now I sleep in peace, beholding God, the Lord of the nine treasures, even for an instant.

ਬਿਹਾਗੜਾ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੪

Raag Bihaagrhaa Guru Arjan Dev

ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ ॥

Grihi Laal Aavai Mehal Paavai Mil Sang Mangal Gaaeeai ||

If only I could come into the Mansion of my Beloved Lord's Presence! Joining with Him, I sing the songs of joy.

ਬਿਹਾਗੜਾ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੫

Raag Bihaagrhaa Guru Arjan Dev

ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥

Naanak Paeianpai Santh Saranee Mohi Dharas Dhikhaaeai ||3||

Prays Nanak, I seek the Sanctuary of the Saints; please, reveal to me the Blessed Vision of Your Darshan. ||3||

ਬਿਹਾਗੜਾ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੫

Raag Bihaagrhaa Guru Arjan Dev

ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥

Santhan Kai Parasaadh Har Har Paaeiaa Raam ||

By the Grace of the Saints, I have obtained the Lord, Har, Har.

ਬਿਹਾਗੜਾ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੬

Raag Bihaagrhaa Guru Arjan Dev

ਇਛੁ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥

Eishh Punnee Man Saanth Thapath Bujhaaeiaa Raam ||

My desires are fulfilled, and my mind is at peace; the fire within has been quenched.

ਬਿਹਾਗੜਾ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੬

Raag Bihaagrhaa Guru Arjan Dev

ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥

Safalaa S Dhinas Rainae Suhaavee Anadh Mangal Ras Ghanaa ||

Fruitful is that day, and beauteous is that night, and countless are the joys, celebrations and pleasures.

ਬਿਹਾਗੜਾ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੭

Raag Bihaagrhaa Guru Arjan Dev

ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥

Pragattae Gupaal Gobindh Laalan Kavan Rasanaa Gun Bhanaa ||

The Lord of the Universe, the Beloved Sustainer of the World, has been revealed. With what tongue can I speak of His Glory?

ਬਿਹਾਗੜਾ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੭

Raag Bihaagrhaa Guru Arjan Dev

ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥

Bhram Lobh Moh Bikaar Thhaakae Mil Sakhee Mangal Gaaeiaa ॥

Doubt, greed, emotional attachment and corruption are taken away; joining with my companions, I sing the songs of joy.

ਬਿਹਾਗੜਾ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੮

Raag Bihaagrhaa Guru Arjan Dev

ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥

Naanak Paeianpai Santh Janpai Jin Har Har Sanjog Milaaeiaa ॥4॥2॥

Prays Nanak, I meditate on the Saint, who has led me to merge with the Lord, Har, Har. ॥4॥2॥

ਬਿਹਾਗੜਾ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੮

Raag Bihaagrhaa Guru Arjan Dev

ਬਿਹਾਗੜਾ ਮਹਲਾ ੫ ॥

Bihaagarraa Mehalaa 5 ॥

Bihaagraa, Fifth Mehl:

ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੪੩

ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥

Kar Kirapaa Gur Paarabreham Poorae Anadhin Naam Vakhaanaa Raam ॥

Show Your Mercy upon me, O Guru, O Perfect Supreme Lord God, that I might chant the Naam, the Name of the Lord, night and day.

ਬਿਹਾਗੜਾ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੯

Raag Bihaagrhaa Guru Arjan Dev

ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥

Anmrith Baanee Oucharaa Har Jas Mithaa Laagai Thaeraa Bhaanaa Raam ॥

I speak the Ambrosial Words of the Guru's Bani, praising the Lord. Your Will is sweet to me, Lord.

ਬਿਹਾਗੜਾ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੦

Raag Bihaagrhaa Guru Arjan Dev

ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥

Kar Dhaeiaa Maeiaa Gopaal Gobindh Koe Naahee Thujh Binaa ॥

Show kindness and compassion, O Sustainer of the Word, Lord of the Universe; without You, I have no other.

ਬਿਹਾਗੜਾ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੦

Raag Bihaagrhaa Guru Arjan Dev

ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮੁ ਮਨਾ ॥

Samarathh Agathh Apaar Pooran Jeeo Than Dhhan Thumh Manaa ||

Almighty, sublime, infinite, perfect Lord - my soul, body, wealth and mind are Yours.

ਬਿਹਾਗੜਾ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧੧

Raag Bihaagrhaa Guru Arjan Dev

ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ||

Moorakh Mugadh Anaath Chanchal Baleheen Neech Ajaanaa ||

I am foolish, stupid, masterless, fickle, powerless, lowly and ignorant.

ਬਿਹਾਗੜਾ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧੨

Raag Bihaagrhaa Guru Arjan Dev

ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ||੧||

Binavanth Naanak Saran Thaeree Rakh Laehu Aavan Jaanaa ||1||

Prays Nanak, I seek Your Sanctuary - please save me from coming and going in reincarnation. ||1||

ਬਿਹਾਗੜਾ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧੨

Raag Bihaagrhaa Guru Arjan Dev

ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ||

Saadhheh Saranee Paaeeai Har Jeeo Gun Gaaveh Har Neethaa Raam ||

In the Sanctuary of the Holy Saints, I have found the Dear Lord, and I constantly sing the Glorious Praises of the Lord.

ਬਿਹਾਗੜਾ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧੩

Raag Bihaagrhaa Guru Arjan Dev

ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ||

Dhhoor Bhagathan Kee Man Than Lago Har Jeeo Sabh Pathith Puneethaa Raam ||

Applying the dust of the devotees to the mind and body, O Dear Lord, all sinners are sanctified.

ਬਿਹਾਗੜਾ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧੩

Raag Bihaagrhaa Guru Arjan Dev

ਪਤਿਤਾ ਪੁਨੀਤਾ ਹੋਹਿ ਤਿਨ੍ ਸੰਗਿ ਜਿਨ੍ ਬਿਧਾਤਾ ਪਾਇਆ ||

Pathithaa Puneethaa Hohi Thinh Sang Jinh Bidhhaathaa Paaeiaa ||

The sinners are sanctified in the company of those who have met the Creator Lord.

ਬਿਹਾਗੜਾ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧੪

Raag Bihaagrhaa Guru Arjan Dev

ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ||

Naam Raathae Jeeaa Dhaathae Nith Dhaehi Charrehi Savaaeiaa ||

Imbued with the Naam, the Name of the Lord, they are given the gift of the life of the soul; their gifts increase day by day.

ਬਿਹਾਗੜਾ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੫

Raag Bihaagrhaa Guru Arjan Dev

ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥

Ridhh Sidhh Nav Nidhh Har Jap Jinee Aatham Jeethaa ||

Wealth, the supernatural spiritual powers of the Siddhas, and the nine treasures come to those who meditate on the Lord, and conquer their own soul.

ਬਿਹਾਗੜਾ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੫

Raag Bihaagrhaa Guru Arjan Dev

ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥

Binavanth Naanak Vaddabhaag Paaeeahi Saadhh Saajan Meethaa ||2||

Prays Nanak, it is only by great good fortune that the Holy Saints, the Lord's companions, are found, O friends. ||2||

ਬਿਹਾਗੜਾ (ਮਃ ੫) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੬

Raag Bihaagrhaa Guru Arjan Dev

ਜਿਨੀ ਸਚੁ ਵਣਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥

Jinee Sach Vananjiaa Har Jeeo Sae Poorae Saahaa Raam ||

Those who deal in Truth, O Dear Lord, are the perfect bankers.

ਬਿਹਾਗੜਾ (ਮਃ ੫) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੬

Raag Bihaagrhaa Guru Arjan Dev

ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥

Bahuth Khajaanaa Thinn Pehi Har Jeeo Har Keerathan Laahaa Raam ||

They possess the great treasure, O Dear Lord, and they reap the profit of the Lord's Praise.

ਬਿਹਾਗੜਾ (ਮਃ ੫) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੭

Raag Bihaagrhaa Guru Arjan Dev

ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥

Kaam Krodhh N Lobh Biaapai Jo Jan Prabh Sio Raathiaa ||

Sexual desire, anger and greed do not cling to those who are attuned to God.

ਬਿਹਾਗੜਾ (ਮਃ ੫) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੭

Raag Bihaagrhaa Guru Arjan Dev

ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ ॥

Eaek Jaanehi Eaek Maanehi Raam Kai Rang Maathiaa ||

They know the One, and they believe in the One; they are intoxicated with the Lord's Love.

ਬਿਹਾਗੜਾ (ਮਃ ੫) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੮

Raag Bihaagrhaa Guru Arjan Dev

ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥

Lag Santh Charanee Parrae Saranee Man Thinaa Oumaahaa ||

They fall at the Feet of the Saints, and seek their Sanctuary; their minds are filled with joy.

ਬਿਹਾਗੜਾ (ਮਃ ੫) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੯

Raag Bihaagrhaa Guru Arjan Dev

ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥

Binavanth Naanak Jin Naam Palai Saeeee Sachae Saahaa ||3||

Prays Nanak, those who have the Naam in their laps are the true bankers. ||3||

ਬਿਹਾਗੜਾ (ਮਃ ੫) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੯

Raag Bihaagrhaa Guru Arjan Dev

ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥

Naanak Soee Simareeai Har Jeeo Jaa Kee Kal Dhhaaree Raam ||

O Nanak, meditate on that Dear Lord, who supports all by His almighty strength.

ਬਿਹਾਗੜਾ (ਮਃ ੫) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੪੩ ਪੰ. ੧੯

Raag Bihaagrhaa Guru Arjan Dev

ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥

Guramukh Manahu N Veesarai Har Jeeo Karathaa Purakh Muraaree Raam ||

In their minds, the Gurmukhs do not forget the Dear Lord, the Primal Creator Lord.

ਬਿਹਾਗੜਾ (ਮਃ ੫) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੪੪ ਪੰ. ੧

Raag Bihaagrhaa Guru Arjan Dev